

ਸੁਰੱਖਿਅਤ ਬੋਟਿੰਗ ਕਰਨ ਦੇ 10 ਨੁਸਖੇ

ਹਰ ਸਾਲ ਐਸਤਨ, 140 ਕੈਨੇਡੀਅਨ ਬੋਟਿੰਗ ਘਟਨਾਵਾਂ ਵਿੱਚ ਡੁੱਬ ਜਾਂਦੇ ਹਨ। 80 ਫੀਸਦੀ ਤੋਂ ਵੱਧ ਆਦਮੀ ਹੁੰਦੇ ਹਨ। 90 ਫੀਸਦੀ ਤੋਂ ਵੱਧ ਨੇ ਲਾਈਫਜੈਕਟਾਂ ਨਹੀਂ ਪਹਿਨੀਆਂ ਹੁੰਦੀਆਂ। ਸੜਕ 'ਤੇ, ਤੁਸੀਂ ਸੀਟ ਬੈਲਟ ਪਹਿਨਦੇ ਹੋ ਕਿਉਂਕਿ ਤੁਹਾਨੂੰ ਇਹ ਪਤਾ ਹੁੰਦਾ ਹੈ ਕਿ ਕਿਸੇ ਦੁਰਘਟਨਾ ਦੇ ਸਮੇਂ ਤੁਹਾਡੇ ਕੋਲ ਇਸਨੂੰ ਪਹਿਨਣ ਦਾ ਸਮਾਂ ਨਹੀਂ ਹੋਵੇਗਾ। ਪਾਣੀ ਵਿੱਚ, ਆਪਣੀ ਲਾਈਫਜੈਕਟ ਬਾਰੇ ਵੀ ਇਸੇ ਹੀ ਤਰ੍ਹਾਂ ਸੋਚੋ। ਜੇ ਤੁਸੀਂ ਇਸਨੂੰ ਨਹੀਂ ਪਹਿਨੋਗੇ ਤਾਂ ਕੰਮ ਨਹੀਂ ਚੱਲੇਗਾ।

ਸੁਰੱਖਿਅਤ ਬੋਟਿੰਗ ਲਈ ਉੱਤਮ ਨੁਸਖੇ:

1. ਠੰਡਾ ਪਾਣੀ, ਜਿੰਨਾ ਤੁਸੀਂ ਸੋਚਦੇ ਹੋ ਉਸਤੋਂ ਵੱਧ ਜਾਨਲੇਵਾ ਹੁੰਦਾ ਹੈ। ਠੰਡੇ ਪਾਣੀ ਤੋਂ ਬਣਕਾ ਲੱਗਣ ਲਈ ਤਿਆਰ ਰਹੋ - ਹਮੇਸ਼ਾ ਲਾਈਫਜੈਕਟ ਪਹਿਨੋ।
2. ਸ਼ਰਾਬ ਅਤੇ ਬੋਟਿੰਗ ਦਾ ਕੋਈ ਮੇਲ ਨਹੀਂ। ਸ਼ਰਾਬ ਨੂੰ ਕੰਢੇ 'ਤੇ ਹੀ ਛੱਡ ਜਾਓ।
3. ਮੌਸਮ ਦਾ ਪੂਰਵ ਅਨੁਮਾਨ ਦੇਖੋ। ਜੇ ਮੌਸਮ ਵਿਗੜ ਜਾਵੇ ਤਾਂ ਤੁਰੰਤ ਕੰਢੇ 'ਤੇ ਵਾਪਸ ਆ ਜਾਓ।
4. ਹਾਈਡ੍ਰੋਇਲੈਕਟ੍ਰਿਕ ਸਟੇਸ਼ਨਾਂ ਅਤੇ ਬੰਨ੍ਹਾਂ ਦੇ ਆਲੇ-ਦੁਆਲੇ ਚੇਤਾਵਨੀ ਦੇ ਸਾਰੇ ਸੰਕੇਤਾਂ ਅਤੇ ਸੇਧਸੂਚਕਾਂ (ਤਰੇਰੀ ਜਾਂ ਬੁਈ) ਦਾ ਪਾਲਣ ਕਰੋ; ਪਾਣੀ ਕੁਝ ਸਕਿੰਟਾਂ ਵਿੱਚ ਹੀ ਸਜੀਵ ਸ਼ਾਂਤ ਰੂਪ ਤੋਂ ਜਾਨਲੇਵਾ ਵਹਾਉ ਦਾ ਰੂਪ ਲੈ ਸਕਦਾ ਹੈ। 'ਰੁਕਾਵਟਾਂ ਤੋਂ ਦੂਰ ਰਹੋ, ਸੁਰੱਖਿਅਤ ਰਹੋ'।
5. ਪਾਵਰਬੋਟਾਂ ਨੂੰ ਜ਼ਿੰਮੇਵਾਰੀ ਨਾਲ ਚਲਾਓ - ਖਾਸ ਕਰਕੇ ਜਦੋਂ ਪਾਣੀ ਤੂਫਾਨੀ ਹੋਵੇ ਤਾਂ ਉਚਿਤ ਰਫਤਾਰ ਵਰਤੋ।
6. ਬੈਠੇ ਰਹੋ! ਤੁਸੀਂ ਕਿਸੇ ਛੋਟੀ ਪਾਵਰਬੋਟ, ਪੈਡਲ-ਬੇਡੀ (ਡੌਰੀ), ਜਾਂ ਕਾਇਐਕ ਤੋਂ ਅਸਾਨੀ ਨਾਲ ਬਾਹਰ ਡਿੱਗ ਸਕਦੇ ਹੋ।
7. ਤਿਆਰ-ਬਰ-ਤਿਆਰ ਰਹੋ। ਪੱਕਾ ਕਰੋ ਕਿ ਤੁਹਾਡੀ ਬੇੜੀ 'ਤੇ ਲੋੜੀਂਦਾ ਸੁਰੱਖਿਆ ਸਮਾਨ ਅਤੇ ਲੋੜੀਂਦਾ ਬਾਲਣ ਹੋਵੇ।
8. ਪਾਣੀ ਵਿੱਚ ਜਾਣ ਸਮੇਂ ਆਪਣੇ ਨਾਲ VHF ਰੇਡੀਓ ਜਾਂ ਸੈੱਲ ਫੋਨ ਲੈ ਕੇ ਜਾਓ।
9. ਹਮੇਸ਼ਾ ਕਿਸੇ ਨੂੰ ਦੱਸ ਕੇ ਜਾਓ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਤੁਸੀਂ ਕਦੋਂ ਵਾਪਸ ਆਉਂਗੇ।
10. ਸਿਖਲਾਈ ਲਓ। ਸਿੱਖੋ ਕਿ ਪਾਣੀ ਵਿੱਚ ਅਚਾਨਕ ਡਿੱਗ ਜਾਣ 'ਤੇ ਕਿਵੇਂ ਜੀਉਂਦੇ ਬਚਣਾ ਹੈ।

ਤੁਹਾਡੇ ਲਈ ਬੋਟਿੰਗ ਸੁਰੱਖਿਆ ਨੁਸਖੇ ਲਾਈਫਸੇਵਿੰਗ ਸੋਸਾਇਟੀ (Lifesaving Society) ਅਤੇ ਓਂਟੇਰੀਓ ਪਾਵਰ ਜਨਰੇਸ਼ਨ (Ontario Power Generation) ਦੁਆਰਾ ਪੇਸ਼ ਕੀਤੇ ਗਏ। ਹੋਰ ਜ਼ਿਆਦਾ ਜਾਣਕਾਰੀ ਲਈ www.lifesavingsociety.com 'ਤੇ ਜਾਓ।